

ਖਾਸ ਜੈਨ ਤਿਉਹਾਰ :

ਐਲੀ ਪਰਵ : ਇਹ ਤਿਉਹਾਰ ਸਾਲ ਵਿੱਚ ਦੋ ਵਾਰ ਮਨਾਇਆ ਜਾਂਦਾ ਹੈ। ਚੇਤਨਦੀ ਸਤਵੀਂ ਤੋਂ ਸ਼ੁਰੂ ਹੋ ਕੇ ਨੌ ਦਿਨ (ਪੂਰਨਮਾਸੀ) ਤੱਕ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਸਾਵਨ ਸ਼ੁਦੀ ਸੱਤਵੀਂ ਤੋਂ ਪੂਰਨਮਾਸੀ ਤੱਕ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਿੱਚ ਨਵੇਂ ਪਦ ਦੀ ਅਗਧਨਾ ਕੀਤੀ ਜਾਂਦੀ ਹੈ। ਨਵੇਂ ਪਦ ਵਿੱਚ ਰੰਗਾਂ ਦੀ ਕਲਪਨਾ ਹੈ। ਜਿਵੇਂ ਨਮੋਂ ਅਰਿਹਿੰਤਾਣ੍ਹਾਂ ਰੰਗ ਸਫੇਦ, ਨਮੋਂ ਉਭਿਆਜਾਣ੍ਹਾਂ ਰੰਗ ਨੀਲਾ, ਨਮੋਂ ਸਿਧਾਣ੍ਹਾਂ ਰੰਗ ਲਾਲ, ਨਮੋਂ ਆਯਾਰਿਆਣ੍ਹਾਂ ਰੰਗ ਪੀਲਾ, ਨਮੋਂ ਲੋਏ ਸਵਸਾਹੁਣ੍ਹਾਂ ਰੰਗ ਕਾਲਾ।

ਨਮੋਂ ਨਾਣਸੱਥੀ, ਨਮੋਂ ਦਸੰਣਸੱਥੀ, ਨਮੋਂ ਚਰਿੱਤਸੱਥੀ, ਨਮੋਂ ਤੱਵਸ - ਇਹਨਾਂ ਦਾ ਰੰਗ ਸਫੇਦ ਹੈ। ਇਸੇ ਪ੍ਰਕਾਰ ਨੌ ਪਦਾਂ ਵਿੱਚ ਹਰ ਰੋਜ਼ ਇੱਕ ਪਦ ਦੀ ਅਗਧਨਾ ਕੀਤੀ ਜਾਂਦੀ ਹੈ ਅਤੇ ਉਸ ਦਿਨ ਉਸੇ ਰੰਗ ਅਨੁਸਾਰ ਰੂਖਾ, ਰਸਹੀਣ, (ਦੁੱਧ) ਘੀ, ਗੁੜ, ਸੱਕਰ, ਮਿੱਠੇ ਤੋਂ ਰਹਿਤ, ਸਵਾਦ ਰਹਿਤ ਭੋਜਨ ਕੀਤਾ ਜਾਂਦਾ ਹੈ। ਇਹ ਆਯੰਵਿਲ ਤਪ ਜੀਭ ਦੇ ਰਸਾਂ ਤੇ ਜਿੱਤ ਪਾਪਤ ਕਰਨ ਦਾ ਮਹਾਨ ਆਦਰਸ਼ ਹੈ। ਜੀਭ ਇੰਦਰੀ ਦਾ ਸੰਜਮ ਹੈ। ਇਸ ਵਿੱਚ ਸਾਧਕ ਨੂੰ ਮਨ ਮਾਰਨਾ ਪੈਂਦਾ ਹੈ। ਇਸ ਤਿਉਹਾਰ ਦੀ ਸ਼ੁਰੂਆਤ ਰਾਜਾ ਸ਼੍ਰੀਪਾਲ ਮੈਨਾਂਸੁੰਦਰੀ ਦੀ ਕਹਾਣੀ ਤੇ ਆਧਾਰਿਤ ਹੈ, ਜਿਸ ਅੰਦਰ ਰਾਜਾ ਸ਼੍ਰੀ ਪਾਲ ਦਾ ਅਤੇ ਕੋਹੜ ਰੋਗ ਤੋਂ ਦੁੱਖੀ ਸੱਤ ਸੌ ਆਦਮੀਆਂ ਦਾ ਵੇਗ ਦੂਰ ਹੋ ਗਿਆ ਸੀ। ਇਹ ਤਿਉਹਾਰ ਤਪ ਅਗਧਨਾ ਸਿੱਧ ਚੱਕਰ ਦੇ ਨਾਉਂ ਨਾਲ ਵੀ ਪ੍ਰਸਿੱਧ ਹੈ। ਦਰਅਸਲ ਇਹ ਤਿਉਹਾਰ ਤਪ ਅਗਧਨਾ ਤੇ ਇੰਦਰੀਆਂ ਤੇ ਜਿੱਤ ਦਾ ਤਿਉਹਾਰ ਹੈ।

ਮਹਾਂਵੀਰ ਜੰਜਤੀ :

ਚੇਤਰ ਸ਼ੁਕਲਾ ਤਰਜੋਦਸ਼ੀ ਨੂੰ ਭਗਵਾਨ ਮਹਾਂਵੀਰ ਦਾ ਜਨਮ ਦਿਨ ਮਨਾਇਆ ਜਾਂਦਾ ਹੈ।

ਅਕਸੇ ਤੀਜ :

ਅਕਸੇ ਤੀਜ ਦਾ ਤਿਉਹਾਰ ਦਾ ਸੰਬੰਧ ਪਹਿਲੇ ਤੀਰਬੰਕਰ ਭਗਵਾਨ ਰਿਸ਼ਭਦੇਵ ਦੇ ਨਾਲ ਹੈ। ਰਿਸ਼ਭਦੇਵ ਨੇ ਇੱਕ ਸਾਲ ਦੇ ਤਪ ਤੋਂ ਬਾਅਦ ਵੈਸਾਖ ਸ਼ੁਦੀ ਨੂੰ ਗੰਨੇ ਦੇ ਰਸ ਨਾਲ ਪਾਰਨਾ (ਵਰਤ ਖੋਲਣ ਦੀ ਕਿਰਿਆ) ਕੀਤਾ, ਜਿਸ ਕਾਰਨ ਇਹ ਤਿਉਹਾਰ ਈਕਸ਼ੁ ਤੀਜ ਜਾਂ ਅਕਸੇ ਤੀਜ ਦੇ ਨਾਲ ਪ੍ਰਸਿੱਧ ਹੋਇਆ। ਜੈਨ ਗ੍ਰਹਿਸਥ ਅੱਜ ਵੀ ਇੱਕ ਸਾਲ ਦਾ ਏਕਾਂਤਰ ਤਪ (ਇੱਕ ਦਿਨ ਖਾਣਾ ਤੇ ਇੱਕ ਦਿਨ ਤਪ) ਬ੍ਰਹਮਚਰਯ ਪਾਲਨ ਕਰਕੇ ਇਸ ਵਰਸ਼ੀ ਤਪ ਦੀ ਅਗਾਧਨਾ ਕਰਦੇ ਹਨ।

ਰਕਸ਼ਾ ਬੰਧਨ :

ਇਸ ਤਿਉਹਾਰ ਦਾ ਸੰਬੰਧ ਵਿਸ਼ਡੂ ਕੁਮਾਰ ਮੁਨੀ ਨਾਲ ਹੈ। ਨਮੁਚੀ, ਜੋ ਚੱਕਰਵਰਤੀ ਸਮਰਾਟ ਮਹਾਪਦਮ ਦਾ ਮੰਤਰੀ ਸੀ। ਚੱਕਰਵਰਤੀ ਸਮਰਾਟ ਨੂੰ ਖੁਸ਼ ਕਰਕੇ ਨਮੁਚੀ ਸੱਤ ਦਿਨ ਦਾ ਰਾਜ ਹਾਸਿਲ ਕੀਤਾ। ਜੈਨ ਮੁਨੀਆਂ ਤੋਂ ਧਰਮ ਚਰਚਾ ਵਿੱਚ ਹਾਰ ਕਾਰਣ ਉਹ ਬਦਲਾ ਲੈਣ ਦੀ ਸੋਚ ਨਾਲ ਉਸ ਨੇ ਉਹਨਾਂ ਮੁਨੀਆਂ ਨੂੰ ਕੋਹਲੂ ਵਿੱਚ ਪੀੜਨ ਦਾ ਹੁਕਮ ਦਿੱਤਾ। ਤਦ ਵਿਸ਼ਨੂੰ ਕੁਮਾਰ ਨੇ ਵਿਸ਼ਾਲ ਸ਼ਰੀਰ ਧਾਰਨ ਕਰਕੇ ਉਸਨੂੰ ਸਮਾਪਤ ਕੀਤਾ ਅਤੇ ਜੈਨ ਮੁਨੀਆਂ ਦੀ ਰੱਖਿਆ ਕੀਤੀ। ਤਦ ਤੋਂ ਰੱਖੜੀ ਦਾ ਤਿਉਹਾਰ ਸ਼ੁਰੂ ਹੋਇਆ।

ਪਰਿਊਂਸ਼ਣ ਮਹਾਪਰਵਾ :

ਇਹ ਅਧਿਆਤਮਕ ਸਾਧਨਾ ਦਾ ਮਹਾਨ ਪਰਵ ਹੈ। ਇਹ ਤਿਉਹਾਰ ਭਾਂਦੋਂ ਵਦੀ 12 ਜਾਂ 13 ਤੋਂ ਭਾਂਦੋਂ ਸ਼ੁਦੀ ਚੌਥੇ ਜਾਂ ਪੰਚਮੀ ਤੱਕ ਮਨਾਇਆ ਜਾਂਦਾ ਹੈ। ਆਖਰੀ ਦਿਨ ਸੰਮਹਤਸਰੀ ਮਹਾਪਰਵ ਹੈ। ਇਸ ਦਿਨ ਜੈਨ ਸਾਧਕ ਮਨ, ਬਚਨ ਤੇ ਕਾਇਆ ਤੋਂ ਆਪਣੀਆਂ ਭੁੱਲਾਂ ਪ੍ਰਤੀ ਖਿਮਾ ਮੰਗਦਾ ਹੈ ਤੇ ਦਿੰਦਾ ਹੈ। ਇਹ ਤਿਉਹਾਰ ਖਿਮਾ ਤੇ ਦੇਸਤੀ ਦਾ ਪੱਵਿਤਰ ਤਿਉਹਾਰ ਹੈ। ਦਿਗੰਬਰ ਪ੍ਰਪਾ ਵਿੱਚ ਭਾਂਦੋਂ ਸ਼ੁਦੀ ਪੰਚਮੀ ਤੋਂ ਚੋਦਾਂ ਤੱਕ ਇਹ ਤਿਉਹਾਰ

ਮਨਾਇਆ ਜਾਂਦਾ ਹੈ। ਜਿਸ ਵਿੱਚ ਹਰ ਗੋਜ਼ ਖਿਮਾ, ਨਿਰਲੋਭਤਾ ਆਦਿ ਦਸ ਧਰਮਾਂ ਵਿੱਚ ਇੱਕ ਧਰਮ ਦੀ ਆਰਾਧਨਾ ਕੀਤੀ ਜਾਂਦੀ ਹੈ। ਇਸ ਲਈ ਇਸ ਨੂੰ ਦਸ ਲਕ਼ਸ਼ਨ ਪਰਵ ਆਖਦੇ ਹਨ।

ਖਾਮੇਮਿ ਸਥੇ ਜੀਵੇ, ਸਥੇ ਜੀਵਾ ਖਮਤੁਂ ਮੇ

ਮੇਤੀ ਮੇਂ ਸਥਭ੍ਰਾਏ ਕੇਰ ਭਯੁਂ ਨ ਕੇਣਈ

(ਅਰਥਾਤ ਸਾਰੇ ਜੀਵਾਂ ਤੋਂ ਮੈਂ ਖਿਮਾ ਮੰਗਦਾ ਹਾਂ, ਸਾਰੇ ਜੀਵ ਮੈਨੂੰ ਖਿਮਾ ਕਰਨ। ਮੇਰੀ ਸਭ ਸੰਸਾਰ ਦੇ ਪ੍ਰਾਣੀਆਂ ਨਾਲ ਦੋਸਤੀ ਹੈ। ਦੁਸ਼ਮਣੀ ਕਿਸੇ ਨਾਲ ਨਹੀਂ।)

ਪਰਉਸਨ ਦਾ ਇਹੋ ਮੁੱਖ ਸੰਦੇਸ਼ ਹੈ।

ਦੀਵਾਲੀ :

ਦੀਵਾਲੀ ਤਿਉਹਾਰ ਦਾ ਸਬੰਧ ਭਗਵਾਨ ਮਹਾਵੀਰ ਦੇ ਨਿਰਵਾਣ ਨਾਲ ਹੈ। ਉਸ ਸਮੇਂ ਦੇਵਤਿਆਂ ਤੇ ਮਨੁੱਖਾਂ ਨੇ ਪ੍ਰਕਾਸ਼ ਕੀਤਾ ਸੀ। ਉਸੇ ਤਰ੍ਹਾਂ ਸਭ ਨੇ ਕੀਤਾ। ਉਸ ਸਮੇਂ ਤੋਂ ਦੀਵਾਲੀ ਦਾ ਤਿਉਹਾਰ ਸ਼ੁਰੂ ਹੋਇਆ।

ਗਿਆਨ ਪੰਚਮੀ :

ਇਹ ਤਿਉਹਾਰ ਗਿਆਨ ਦੀ ਉਪਾਸਨਾ ਦਾ ਤਿਉਹਾਰ ਹੈ। ਇਹ ਤਿਉਹਾਰ ਕੱਤਕ ਸ਼ੁਦੀ ਪੰਚਮੀ ਦੇ ਦਿਨ ਮਨਾਇਆ ਜਾਂਦਾ ਹੈ। ਪੁਰਾਤਨ ਕਾਲ ਵਿੱਚ ਜੈਨ ਸਾਧੂ ਲਿਖਦੇ ਨਹੀਂ ਸਨ। ਉਹ ਆਗਮ ਆਦਿ ਸਭ ਗਰੰਥ ਮੂੰਹ ਜਥਾਨੀ ਰੱਟਦੇ ਸਨ, ਯਾਦ ਰੱਖਦੇ ਸਨ। ਬਾਅਦ ਵਿੱਚ ਯਾਦਦਾਸ਼ਤ ਕਮਜ਼ੋਰ ਹੋਣ ਲੱਗੀ। ਤਦ ਵੀਰ ਨਿਰਵਾਣ ਸੰਮਤ 980 (ਬਿਕਰਮ ਸੰਨ 510) ਵਿੱਚ ਦੇਵਅਰਧੀਗਣੀ ਸ਼ਾਮਾਸ੍ਮਣ ਦੀ ਅੰਗਰਾਈ ਵਿੱਚ ਬੱਲਭੀਪੁਰ ਵਿੱਚ ਲਿਖਣ ਦਾ ਕੰਮ ਸ਼ੁਰੂ ਹੋਇਆ ਅਤੇ ਕੱਤਕ ਸ਼ੁਦੀ ਪੰਚਮੀ ਨੂੰ ਇਹ ਸੰਪੂਰਨ ਹੋਇਆ। ਚੌਮਾਸੇ ਦੀ ਬਰਸਾਤ ਕਾਰਨ ਹਥ ਲਿਖਤ ਗਰੰਥਾਂ ਦਾ ਕਿਤੇ ਨੁਕਸਾਨ ਨਾ ਹੋ ਜਾਵੇ, ਇਸ ਲਈ ਸਾਂਝੇ ਰੂਪ ਵਿੱਚ ਵਰਤ ਤੇ ਉਪਵਾਸ ਕਰਕੇ ਗਿਆਨ ਭੰਡਾਰਾਂ ਦੀ ਪ੍ਰਤੀ ਲੇਖਨਾ (ਆੜ ਪੁੰਡ) ਕੀਤੀ ਜਾਂਦੀ ਹੈ। ਗਿਆਨ ਪੰਚਮੀ ਨੂੰ ਵਰਤ ਦੇ ਨਾਲ 'ਲਮੋ ਣਾਨੱਸ' ਦੀ ਮਾਲਾ ਵੀ ਫੇਰੀ ਜਾਂਦੀ ਹੈ।

ਮੇਨ ਇਕਾਦਸ਼ੀ :

ਜੋ ਸ਼ਰੀਰਪਾਰੀ ਹੈ ਉਹ ਸਾਰੇ ਭੋਜਨ ਕਰਦੇ ਹਨ। ਪਰ ਭੋਜਨ ਕਿਸ ਤਰ੍ਹਾਂ ਦਾ, ਕਿਨਾ ਤੇ ਸਿਹਤ ਲਈ ਭੋਜਨ ਕਦੋਂ ਜ਼ਰੂਰੀ ਹੈ, ਇਹ ਜਾਨਣਾ ਬਹੁਤ ਹੀ ਜ਼ਰੂਰੀ ਹੈ। ਸਿਹਤ ਪੱਖਿਂ ਭੋਜਨ ਦੇ ਕਾਰਨਾਂ ਨਾਲ ਕੀਤਾ ਜਾਵਾ ਹੈ।

1. ਸ਼ਰੀਰ ਵਿੱਚ ਜੋ ਕਮਜ਼ੋਰੀ ਆਈ ਹੈ ਉਸ ਨੂੰ ਪੂਰਾ ਕਰਨ ਲਈ।
2. ਸ਼ਕਤੀ ਦੇ ਵਾਧੇ ਲਈ।

ਜੈਨ ਧਰਮ ਵਿੱਚ ਮਾਸ, ਮੱਛੀ ਅੰਡੇ ਆਦਿ ਤਾਮਸਿਕ ਭੋਜਨ ਦੀ ਸਦਾ ਲਈ ਮਨਾਂਹੀ ਕੀਤੀ ਗਈ ਹੈ। ਕਿਉਂਕਿ ਮਾਸ, ਮੱਛੀ ਅਤੇ ਅੰਡੇ ਇਹ ਗੈਰ ਕੁਦਰਤੀ ਭੋਜਨ ਹਨ। ਇਹ ਅਨੇਕਾਂ ਬਿਮਾਰੀਆਂ ਤੇ ਨੁਕਸ ਪੈਦਾ ਕਰਦੇ ਹਨ। ਸ਼ਰੀਰ ਸ਼ਾਸਤਰਾਂ ਦੀ ਦਿਸ਼ਟੀ ਤੋਂ ਮਾਸ ਭੋਜਨ, ਮੱਛੀ ਭੋਜਨ ਮਨੁੱਖ ਲਈ ਠੀਕ ਨਹੀਂ ਹਨ। ਮਾਸ ਖਾਣ ਵਾਲੇ ਤੇ ਸ਼ਾਕਾਹਾਰੀ ਦੀ ਸ਼ਰੀਰ ਰਚਨਾ ਵਿੱਚ ਅੰਤਰ ਹੈ। ਮਾਸ ਖਾਣ ਵਾਲੇ ਪਸੂਆਂ ਦੇ ਨਹੂੰ ਟੇਡੇ ਤੇ ਨੋਕਦਾਰ ਹੁੰਦੇ ਹਨ। ਉਹਨਾਂ ਦੇ ਜਬਾੜੇ ਲੰਬੇ ਹੁੰਦੇ ਹਨ। ਉਹ ਜੀਡ ਰਾਹੀਂ ਚਪਲ ਚਪਲ ਪਾਣੀ ਪੀਂਦੇ ਹਨ, ਪਰ ਸ਼ਾਕਾਹਾਰੀ ਦੇ ਨਹੂੰ ਤਿੱਖੇ ਨਹੀਂ ਹੁੰਦੇ। ਉਹਨਾਂ ਦੇ ਜਬਾੜੇ ਗੋਲ ਹੁੰਦੇ ਹਨ। ਉਹ ਬੁੱਲਾਂ ਰਾਹੀਂ ਪਾਣੀ ਪੀਂਦੇ ਹਨ। ਮਾਸਾਹਾਰੀ ਦੀਆਂ ਆਂਤੜੀਆਂ ਛੋਟੀਆਂ ਹੁੰਦੀਆਂ ਹਨ। ਉਹ ਕੱਚਾ ਮਾਂਸ ਖਾਂਦੇ ਹਨ।

ਆਪੁਨਿਕ ਵਿਗਿਆਨ ਦੀ ਦਿਸ਼ਟੀ ਤੋਂ ਮਨੁੱਖ ਬਾਂਦਰ ਦਾ ਵਿਕਿਸਿਤ ਰੂਪ ਹੈ। ਬਾਂਦਰ ਕਦੇ ਮਾਂਸ ਨਹੀਂ ਖਾਂਦਾ। ਮਨੁੱਖ ਨੂੰ ਵੀ ਮਾਸ, ਅੰਡੇ ਆਦਿ ਨਹੀਂ ਖਾਣੇ ਚਾਹੀਦੇ। ਇਸ ਨਾਲ ਉਸ ਦਾ ਆਰਥਿਕ ਪੱਖਿਂ ਵੀ ਨੁਕਸਾਨ ਹੈ। ਮਾਸ ਖਾਣ ਨਾਲ ਸ਼ਰੀਰ ਵਿੱਚ ਅਨੇਕਾਂ ਭਿਅਕਰ ਬਿਮਾਰੀਆਂ ਜਨਮ ਲੈਂਦੀਆਂ ਹਨ। ਮਾਸ ਖਾਣ ਵਾਲਿਆਂ ਦੀ ਬੁੱਧੀ ਤੇ ਵੀ ਬੁਰਾ ਅਸਰ ਪੈਂਦਾ ਹੈ।

ਇਸ ਲਈ ਭੋਜਨ ਸਜ਼ਮ ਰੱਖਣਾ ਜ਼ਰੂਰੀ ਹੈ। ਭੋਜਨ ਨਾਲ ਸ਼ਰਾਬ, ਤੰਬਾਕੂ, ਸਿਗਾਰਟ, ਚਰਸ, ਅਫੀਮ, ਰਾਂਜਾ, ਐਸ.ਐਸ. ਡੀ., ਮਾਰਜੁਆਨਾ ਆਦਿ ਨਸ਼ੀਲੇ ਪਦਾਰਥਾਂ ਦਾ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਨਾਲ ਚਿੰਤਨ ਸ਼ਕਤੀ ਤੇ ਬੁਰਾ ਅਸਰ ਪੈਂਦਾ ਹੈ। ਜੈਨ ਧਰਮ ਵਿੱਚ ਭੋਜਨ ਸ਼ੁਧੀ ਦੇ ਬਹੁਤ ਜ਼ੋਰ ਦਿੱਤਾ ਗਿਆ ਹੈ।

ਸੁਮੇਲ :

ਜੈਨ ਧਰਮ ਦੀ ਮਹੱਤਵਪੂਰਨ ਵਿਸ਼ੇਸ਼ਤਾ ਹੈ ਕਿ ਉਸ ਦ੍ਰਿਸ਼ਟੀਕੋਣ ਤੋਂ ਹਮੇਸ਼ਾਂ ਫਰਾਖ ਦਿਲ ਰਿਹਾ ਹੈ। ਇਹ ਧਰਮ ਇੱਕ ਹੀ ਸੱਚ ਨੂੰ ਭਿੰਨ ਭਿੰਨ ਦ੍ਰਿਸ਼ਟੀਆਂ ਤੋਂ ਵੇਖਦਾ ਹੈ, ਪਰਖਦਾ ਹੈ ਅਤੇ ਅਨੇਕਾਂਤ ਦ੍ਰਿਸ਼ਟੀ ਦੇ ਆਧਾਰ ਤੋਂ ਸਭ ਦਾ ਸੁਮੇਲ ਕਰਦਾ ਹੈ। ਜੈਨ ਧਰਮ ਦਾ ਮੂਲ ਨਾਅਰਾ ਹੈ :

ਪਕਥਾਧਾਤੋ ਨ ਮੇ ਕੀਰੇ , ਨ ਫੇਥ : ਕਪਿਲਾਦਿ਷ੁ
ਯੁਕਿਮਦ ਕਚਨ ਯਸ्य , ਤਸ्यਾਂ ਕਾਰ੍ਯ : ਪਰਿਗ੍ਰਹ :

ਅਰਥਾਤ ਭਗਵਾਨ ਮਹਾਂਵੀਰ ਨਾਲ ਮੇਰਾ ਕੋਈ ਪੱਖਪਾਤ ਨਹੀਂ ਹੈ ਅਤੇ ਕਪਿਲ ਰਿਸ਼ੀ ਨਾਲ ਦਵੇਸ਼ ਨਹੀਂ ਹੈ, ਜਿਸ ਕਿਸੇ ਦਾ ਬਚਨ ਵੀ ਤਰਕ ਭਰਪੂਰ ਹੈ, ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

ਉਪਰੋਕਤ ਸਤਰਾਂ ਵਿੱਚ ਅਸੀਂ ਜੈਨ ਧਰਮ ਦਰਸ਼ਨ, ਜੈਨ ਸਾਹਿਤ ਤੇ ਜੈਨ ਸੰਸਕ੍ਰਿਤੀ ਦਾ ਬਹੁਤ ਹੀ ਸੰਖੇਪ ਵਿੱਚ ਇੱਕ ਰੂਪ ਰੇਖਾ ਪੇਸ਼ ਕੀਤੀ ਹੈ। ਜਿਸ ਰਾਹੀਂ ਪਾਠਕ ਨੂੰ ਜੈਨ ਧਰਮ ਦੀ ਮਹਾਨਤਾ ਦਾ ਗਿਆਨ ਹੋ ਸਕੇ ਅਤੇ ਜੋ ਗਲਤ ਧਾਰਨਾਵਾਂ ਹਨ, ਉਹ ਦੂਰ ਹੋ ਸਕਣ। ਇਹ ਸੱਚ ਹੈ ਕਿ ਜੈਨ ਧਰਮ ਦੇ ਪਰੋਕਾਰ ਹੋਰ ਮੱਤ ਦੇ ਪਰੋਕਾਰਾਂ ਦੀ ਤਰ੍ਹਾਂ ਜ਼ਿਆਦਾ ਗਿਣਤੀ ਵਿੱਚ ਨਹੀਂ ਹਨ, ਪਰ ਜਿੰਨੇ ਵੀ ਜੈਨ ਧਰਮ ਦੇ ਪੈਰੋਕਾਰ ਹਨ ਉਹ ਭਾਰਤ ਦੇ ਪ੍ਰਸਿੱਧ ਨਾਗਰਿਕ ਹਨ, ਉਚੇ ਦਰਜੇ ਦੇ ਵਿਉਪਾਗੀ ਅਤੇ ਵਿਦਵਾਨ ਵਰਗ ਦੇ ਲੋਕ ਹਨ। ਜੈਨ ਧਰਮ ਕਠਿਨ ਸਾਧਨਾਂ ਦੇ ਨਿਆਮਾਂ ਕਾਰਣ ਸੰਸਾਰ ਵਿੱਚ ਨਾ ਫੈਲ ਸਕਿਆ। ਪਰ ਇਹ ਗੱਲ ਨਿਸ਼ਚਿਤ ਹੈ ਕਿ ਜੈਨ ਧਰਮ ਦੇ ਸਿਧਾਂਤ ਇੰਨੇ ਵਿਗਿਆਨਕ ਅਤੇ ਬੁੱਧੀ ਤੇ ਉਤਰਨ ਵਾਲੇ ਹਨ ਕਿ ਜੇ ਉਹਨਾਂ ਨੂੰ ਧਾਰਨ ਕੀਤਾ ਜਾਵੇ ਤਾਂ ਸੰਸਾਰ ਦੀਆਂ ਕਈ ਸਮੱਸਿਆਵਾਂ ਸੁਲਝ ਸਕਦੀਆਂ ਹਨ। ਇਹੋ ਕਾਰਨ ਹੈ ਕਿ ਅਜੇਕੇ ਯੁੱਗ ਦੇ ਇੱਕ ਮਹਾਨ ਚਿੰਤਕ ਬਰਨਾਰਡ ਸ਼ਾਅ ਨੇ ਆਖਿਆ ਸੀ “ਜੇ ਮੇਰਾ ਦੁਬਾਰਾ ਜਨਮ ਹੋਵੇ ਤਾਂ ਮੈਂ ਜੈਨ ਕੁਲ ਵਿੱਚ ਜਨਮ ਲੈਣਾ ਪਸੰਦ ਕਰਾਂਗਾ ਜਿਸ ਵਿੱਚ ਜਨਮ ਲੈ ਕੇ ਮੈਂ ਅਧਿਆਤਮਕ ਸਾਧਨਾ ਸਹਿਜ ਰੂਪ ਵਿੱਚ ਕਰ ਸਕਾਂ ।”

ਜੈਨ ਪਰਿਭਾਸ਼ਕ ਸ਼ਬਦ ਕੋਸ਼

- ਅਕਰਮ ਭੂਮੀ** : ਹਥਿਆਰ, ਸਿਆਹੀ, ਖੇਤੀ ਆਦਿ ਕੰਮਾਂ ਤੋਂ ਰਹਿਤ ਭੂਮੀ
- ਅਗਾਰੀ** : ਅਗਾਰ ਦਾ ਅਰਥ ਹੈ। ਘਰ ਸਮੇਤ ਜੋ ਹੈ ਉਹ ਗ੍ਰਹਿਸਥ ਜਾਂ ਸਾਵਕ ਅਗਾਰੀ ਹੈ।
- ਅਧਾਤੀ ਕਰਮ** : ਜੀਵ ਦੇ ਜੀਵ ਵਾਲੇ ਗੁਣਾਂ ਦਾ ਘਾਤ ਕਰਨ ਵਾਲਾ ਕਰਮ, ਉਸ ਕਾਰਨ ਆਤਮਾ ਨੂੰ ਸ਼ਰੀਰ ਦੇ ਕੈਦ ਵਿੱਚ ਰਹਿਣਾ ਪੈਂਦਾ ਹੈ। ਵੈਦਨੀਆ, ਆਯੂ, ਨਾਮ ਤੇ ਗੋਤਰ ਕਰਮ ਅਧਾਤੀ ਹੈ।
- ਅੰਗ ਪ੍ਰਦਿਸ਼ਟ** : ਜਿਨ੍ਹਾਂ ਸ਼ਾਸਤਰਾਂ ਦੀ ਰਚਨਾ ਅਰਥ ਦੀ ਦ੍ਰਿਸ਼ਟੀ ਤੋਂ ਤੀਰਬੰਕਰ ਅਤੇ ਸੂਤਰ ਦੀ ਦ੍ਰਿਸ਼ਟੀ ਤੋਂ ਗਣਪਰ ਕਰਦੇ ਹਨ, ਜਿਵੇਂ ਆਚਾਰੰਗ ਆਦਿ। ਇਹ 12 ਆਗਮ ਹਨ।
- ਅੰਗ ਬਾਹਰ** : ਗਣਪਰਾਂ ਦੇ ਚੇਲੇ ਆਚਾਰੀਆ ਰਾਹੀਂ ਬੋੜੀ ਬੁੱਧੀ ਚੇਲਿਆਂ ਦੇ ਭਲੇ ਲਈ ਕੀਤੀ ਸ਼ਾਸਤਰ ਰਚਨਾਵਾਂ ਜਿਵੇਂ, ਉਪਪਾਤਿਕ, ਰਾਜਪ੍ਰਸ਼ਨੀਆ, ਆਦਿ ਆਗਮ।
- ਅਚੇਲਕ** : ਬੋੜੇ ਕੱਪੜੇ ਧਾਰਨ ਕਰਨ ਵਾਲਾ ਜਾਂ ਜਿਸਦੇ ਕੋਲ ਕੋਈ ਕੱਪੜਾ ਨਹੀਂ ਹੈ।

ਅਚੰਹਿਆ

ਮਹਾਂਵਰਤ

ਕਿਸੇ ਵੀ ਥਾਂ ਤੇ ਰੱਖੇ ਹੋਏ ਭੁੱਲ ਕਾਰਨ
ਜਾਂ, ਡਿਗੇ ਹੋਏ ਦਰਵਾਂ ਨੂੰ ਗ੍ਰਹਿਣ ਕਰਨ
ਦੀ ਇੱਛਾ ਨਾ ਕਰਨਾ

ਅਜੀਵ

: ਜਿਸ ਵਿੱਚ ਚੇਤਨਾ ਪਾਈ ਜਾਵੇ।

ਅਗਿਆਨ

: ਮਿਥਿਆਤਵ ਦੇ ਪ੍ਰਗਟ ਹੋਣ ਤੋਂ ਹਾਜ਼ਰ
ਗਿਆਨ ਹੀ ਅਗਿਆਨ ਹੈ

ਅਣੂ

: ਜੋ ਪ੍ਰਦੇਸ਼ ਮਾਤਰ ਦੇ ਹੋਣ ਵਾਲੇ ਸਪਰਸ਼
(ਛੋਹ) ਆਦਿ ਪਰਿਆਏ (ਆਕਾਰ) ਤੋਂ
ਉਤਪਨ ਕਰਨ ਵਿੱਚ ਸਮਰਥ ਹੈ ਅਜਿਹੇ
ਪੁਦਗਲ ਦੇ ਅਵਿਨਾਸ਼ੀ (ਨਾ ਢੰਡੇ ਜਾ
ਸਕਣ ਵਾਲੇ) ਅੰਸ਼ ਨੂੰ ਅਣੂ ਆਖਦੇ ਹਨ।

ਅਣੂਵਰਤ

: ਹਿੰਸਾ, ਝੂਠ, ਚੌਗੀ, ਕੁਸ਼ਲ ਤੇ ਪਰਿਗਹਿ,
ਇਨ੍ਹਾਂ ਸਬੂਲ (ਮੋਟੇ) ਪਾਪ ਦਾ ਤਿਆਗ
ਅਣੂਵਰਤ ਕਿਹਾ ਜਾਂਦਾ ਹੈ

ਅਤਿਚਾਰ

: ਚਾਰਿਤਰ ਸਬੰਧੀ ਦੋਸ਼ਾਂ ਦੇ ਨਾਉਂ ਜਾਂ ਵਰਤ
ਦਾ ਇੱਕ ਦੋਸ਼ ਦਾ ਭੰਗ ਹੋਣਾ ਅਤਿਚਾਰ ਹੈ।

ਅਪਰਮ ਦਰਵਾ

: ਜੋ ਖੁਦ ਠਹਿਰਦਾ ਹੋਏ ਜੀਵ ਤੇ ਪੁਦਗਲਾਂ
ਦਰਵਾਂ ਨੂੰ ਠਹਿਰਨ ਵਿੱਚ ਸਹਾਇਕ ਹੁੰਦਾ ਹੋਵੇ।

ਅਨੰਤ

: ਆਯਰਹਿਤ (ਆਮਦਨਰਹਿਤ) ਅਤੇ
ਲਗਾਤਾਰ ਖਰਚ ਹੋਣ ਤੇ ਵੀ ਜੋ ਰਾਸ਼ੀ
ਸਮਾਪਤ ਨਹੀਂ ਹੁੰਦੀ ਹੋਵੇ ਅਤੇ ਜੋ ਰਾਸ਼ੀ
ਇੱਕ ਮਾਤਰ ਕੇਵਲ ਗਿਆਨ ਦਾ ਹੀ ਵਿਸ਼ਾ
ਹੋਵੇ ਉਹ ਅਨੰਤ ਅਖਵਾਉਂਦੀ ਹੈ।

- ਅਨੰਤ ਕਾਇਆ** : ਜਿਨ੍ਹਾਂ ਅਨੰਤ ਜੀਵਾਂ ਦਾ ਇੱਕ ਸਾਧਾਰਨ ਸ਼ਰੀਰ ਹੋਵੇ ਅਤੇ ਜੋ ਆਪਣੇ ਮੂਲ ਸ਼ਰੀਰ ਨੂੰ ਛਿੰਨ ਭਿੰਨ ਹੋ ਕੇ ਵੀ ਦੁਬਾਰਾ ਉਗ ਜਾਂਦੇ ਹਨ।
- ਅਨੰਤਾਨੂਬੁੰਧੀ** : ਜਿਸ ਦੇ ਪੈਦਾ ਹੋਣ ਤੇ ਸਮਿਅੱਕ ਦਰਸ਼ਨ ਉਤਪਨ ਨਹੀਂ ਹੁੰਦਾ ਹੈ ਅਤੇ ਜੇ ਉਤਪਨ ਹੋ ਚੁੱਕਾ ਹੈ ਅਤੇ ਨਸ਼ਟ ਹੋ ਜਾਂਦਾ ਹੈ। ਦੂਸਰੇ ਸ਼ਬਦਾਂ ਵਿੱਚ ਅਨੰਤ ਜਨਮਾਂ ਦੀ ਪ੍ਰਪਤਾ ਨੂੰ ਚਾਲੂ ਰੱਖਣ ਵਾਲੇ ਕਸ਼ਾਏ ਨੂੰ ਅਨੰਤਾਨੂਬੁੰਧੀ ਕਿਹਾ ਜਾਂਦਾ ਹੈ।
- ਅਨੁਪਰੇਕਸ਼ਾ** : ਸ਼ਰੀਰ ਆਦਿ ਦੇ ਸੁਭਾਅ ਦਾ ਚਿੰਤਨ ਕਰਨ ਜਾ ਪੜ੍ਹਨਾ ਅਰਥ ਦਾ ਮਨ ਵਿੱਚ ਅਭਿਆਸ ਕਰਨਾ ਅਨੁਪਰੇਕਸ਼ਾ ਸਵਾਧਿਆਏ ਹੈ।
- ਅਨੇਕਾਂਤ** : ਇਕ ਵਸਤੂ ਵਿੱਚ ਮੁੱਖਤਾ ਅਤੇ ਗੁਪਤ ਪੱਖੋਂ ਹਾਂ ਤੇ ਨਾ ਆਦਿ ਆਪਣੀ ਵਿਰੋਧੀ ਧਰਮਾਂ ਦੀ ਵਿਆਖਿਆ ਅਨੇਕਾਂਵਾਦ ਹੈ।
- ਅੰਤਰਾਏ ਕਰਮ** : ਜੋ ਕਰਮ ਦਾਤਾ ਤੇ ਵਸਤੂ ਆਦਿ ਵਿਚਕਾਰ ਰੁਕਾਵਟ ਪਾਉਂਦਾ ਹੈ। ਉਹ ਅੰਤਰਾਏ ਕਰਮ ਹੈ।
- ਅਨਜਤਵਭਾਵਨਾ** : ਜੀਵ ਦੇ ਸ਼ਰੀਰ ਵਿੱਚ ਅੱਡ ਹੋਣ ਤੇ ਉਸ ਸ਼ਰੀਰ ਨਾਲ ਸੰਬੰਧਿਤ ਪੁੱਤਰ, ਮਿੱਤਰ, ਰਿਸ਼ਤੇਦਾਰ ਆਦਿ ਉਸ ਤੋਂ ਅੱਡ ਹਨ। ਜੀਵ ਦਾ ਉਨ੍ਹਾਂ ਨਾਲ ਕਿਸੇ ਪ੍ਰਕਾਸ਼ ਦਾ ਸਬੰਧ ਨਹੀਂ ਹੈ। ਇਸ ਪ੍ਰਕਾਰ ਦੀ ਭਾਵਨਾ

ਅਨਯਤਵ ਭਾਵਨਾ ਹੈ।

- ਆਪਰਿਗ੍ਰਹਿ** : ਮੋਹ ਦੇ ਪ੍ਰਗਟ ਹੋਣ ਤੇ ਇਹ ਮੇਰਾ ਇਸ ਪ੍ਰਕਾਰ ਦੀ ਮਮਤਾ ਭਾਵ ਦੀ ਬੁੱਧੀ ਪਰਿਗ੍ਰਹਿ ਹੈ ਅਤੇ ਪਰਿਗ੍ਰਹਿ ਤੋਂ ਛੁਟਕਾਰਾ ਅਪਰਿਗ੍ਰਹਿ ਹੈ।
- ਅਪ੍ਰਮਤ ਸੰਯਤ** : ਸ਼ੁਭ ਪ੍ਰਕਾਰ ਦੇ ਪ੍ਰਮਾਦਾਂ ਤੋਂ ਰਹਿਤ ਅਤੇ ਵਰਤ, ਗੁਣ, ਸ਼ੀਲ ਤੋਂ ਯੁਕਤ ਧਿਆਨ ਵਿੱਚ ਲੀਨ, ਅਜੇਹੇ ਸ੍ਰਮਣ ਅਪ੍ਰਮਤ ਸੰਯਤ ਹਨ।
- ਅਯੋਗੀ ਕੇਵਲੀ** : ਜੋ ਸ਼ਕਲ ਧਿਆਨ ਰੂਪ ਅੱਗ ਤੋਂ ਘਾਤੀਆ ਕਰਮਾਂ ਨੂੰ ਨਸ਼ਟ ਕਰਕੇ, ਯੋਗ ਤੋਂ ਰਹਿਤ ਹੋ ਜਾਂਦੇ ਹਨ ਉਹ ਅਯੋਗ ਕੇਵਲੀ ਜਾਂ ਅਯੋਗੀ ਕੇਵਲੀ ਹੈ।
- ਅਰਧ ਮਾਗਾਧੀ ਭਾਸ਼ਾ** : ਜੋ ਭਾਸ਼ਾ ਮਗਧ ਦੇ ਅੱਧੇ ਹਿੱਸੇ ਵਿੱਚ ਬੋਲੀ ਜਾਂਦੀ ਸੀ ਜਾਂ ਜੋ ਅਠਾਰ੍ਹਾਂ ਦੇਸ਼ਾਂ ਦੀ ਭਾਸ਼ਾ ਵਿੱਚ ਨਿਯਤ ਸੀ, ਉਸ ਦਾ ਨਾਉਂ ਅਰਧ ਭਾਗ ਹੈ।
- ਅਲੋਕ** : ਲੋਕ ਤੋਂ ਬਾਹਰ ਜਿਨ੍ਹਾਂ ਵੀ ਅਨੰਤ ਆਕਾਸ਼ ਹੈ ਉਹ ਸਭ ਅਲੋਕ ਆਕਾਸ਼ ਜਾਂ ਅਲੋਕ ਹੈ।
- ਅਵਸਪਰਣੀ** : ਜਿਸ ਕਾਲ ਵਿੱਚ ਜੀਵਾਂ ਦੇ ਅਨੁਭਵ, ਉਮਰ, ਪ੍ਰਮਾਣ ਤੇ ਸਰੀਰ ਆਦਿ ਘੱਟਦੇ ਹਨ ਉਹ ਅਵਸਪਰਣੀ ਕਾਲ ਹੈ।
- ਅਵਿਰਤੀ** : ਹਿੰਸਾ ਆਦਿ ਪਾਪਾਂ ਤੋਂ ਨਿਵਰਤ ਹੋਣ ਦਾ ਨਾਉਂ ਵਿਰਤਿ ਹੈ ਅਤੇ ਇਸ ਪ੍ਰਕਾਰ ਦੀ ਵਿਰਤਿ ਦੀ ਘਾਟ ਅਵਿਰਤਿ ਹੈ।

- ਅਸਾਤਾ ਵੇਦਨੀਆਂ :** ਜਿਸ ਕਰਮ ਦਾ ਵੇਦਨ-ਅਨੁਭਵ ਦੁੱਖ ਨਾਲ ਭੋਗਿਆ ਜਾਂਦਾ ਹੈ ਉਹ ਅਸਾਤਾਂ ਵੇਦਨੀਆਂ ਹੈ।
- ਅਸਤੀਕਾਏ :** ਅਨੇਕ ਪ੍ਰਦੇਸ਼ੀ ਦਰਵਾਂ ਨੂੰ ਅਸਤੀਕਾਏ ਆਖਦੇ ਹਨ।
- ਆਕਾਸ਼ :** ਜੋ ਧਰਮ, ਅਧਰਮ, ਕਾਲ, ਪੁਦਗਲ ਅਤੇ ਸਾਰੇ ਜੀਵਾਂ ਨੂੰ ਸਥਾਨ ਦਿੰਦਾ ਹੈ ਉਹ ਆਕਾਸ਼ ਹੈ।
- ਆਚਾਰ :** ਜਿਸ ਵਿੱਚ ਸਮਣਾ ਦੇ ਆਚਾਰ, ਭਿਕਸ਼ਾ ਵਿਧੀ, ਵਿਨੇ, ਫਲ, ਸਿੱਖਿਆ, ਭਾਸ਼ਾ, ਅਭਾਸ਼ਾ, ਚਰਨ, ਕਰਨ, ਸਜ਼ਮਯਾਤਰਾ ਆਦਿ ਦਾ ਕਥਨ ਕੀਤਾ ਜਾਂਦਾ ਹੈ। ਉਸ ਦਾ ਨਾਂ ਆਚਾਰ ਹੈ।
- ਆਯੰਵਿਲ :** ਜਿਸ ਵਿੱਚ ਬਿਗੇ (ਚਿਕਨੇ), ਦੁੱਧ, ਦਹੀਂ, ਤੇਲ ਅਤੇ ਮਿਠਾਈ ਤਿਆਗ ਕੇ ਕੇਵਲ ਦਿਨ ਵਿੱਚ ਇਕ ਵਾਰ ਰੁੱਖਾ ਰਸਰਹਿਤ ਅੰਨ ਖਾਧਾ ਜਾਵੇ ਅਤੇ ਗਰਮ ਪਾਣੀ ਪੀਤਾ ਜਾਵੇ ਇਹ ਆਯੰਵਿਲ ਹੈ।
- ਆਯੂਕਰਮ :** ਨਰਕ ਆਦਿ ਗਤੀ ਨੂੰ ਪ੍ਰਾਪਤ ਕਰਾਉਣ ਵਾਲੇ ਕਰਮ ਨੂੰ ਆਯੂਕਰਮ ਆਖਦੇ ਹਨ।
- ਆਲੋਚਨਾ :** ਗੁਰੂ ਦੇ ਸਾਹਮਣੇ ਸਰਲ ਭਾਵ ਤੋਂ ਆਪਣੇ ਦੋਸ਼ਾਂ ਨੂੰ ਪ੍ਰਗਟ ਕਰਨਾ।
- ਆਵੱਸ਼ਯਕ :** ਜੋ ਜ਼ਰੂਰੀ ਕਰਨ ਯੋਗ ਹੈ ਉਹ ਆਵੱਸ਼ਯਕ ਪਤਿਕਮਣ ਹੈ।
- ਆਘਰਤਾ :** ਮਨ, ਬਚਨ ਅਤੇ ਕਾਇਆ ਦੀ ਕ੍ਰਿਪਾ ਰੂਪ

ਜੋ ਯੋਗ ਹੈ ਉਹ ਆਸ਼ਰਵਾਂ ਹੈ। ਅਰਥਾਤ ਜਿਸ ਵਿਚ ਕਰਮ ਪ੍ਰਭਾਵ ਆਉਂਦਾ ਹੈ ਉਹ ਮਿਥਿਆਤਵ ਅਵਰਤ ਆਦਿ ਆਸ਼ਰਵਾਂ ਹਨ।

ਇੰਦਰੀਆਂ : ਧਰਮ ਸ਼ਕਤੀ ਵਾਲੇ ਨੂੰ ਪ੍ਰਾਪਤ ਕਰਨ ਵਾਲੇ ਆਤਮਾਂ ਨੂੰ ਇੰਦਰ ਕਿਹਾ ਹੈ। ਉਹ ਇੰਦਰ ਜਿਸਦੇ ਰਾਹੀਂ ਸੁਣਦਾ ਹੈ, ਦੇਖਦਾ ਹੈ, ਸੁੰਘਦਾ ਹੈ, ਚਖਦਾ ਹੈ, ਅਤੇ ਸਪਰਸ਼ ਕਰਦਾ ਹੈ। ਉਹ ਇੰਦਰੀਆਂ ਹਨ। ਦੂਸਰੇ ਸ਼ਬਦਾਂ ਵਿੱਚ ਜੋ ਜੀਵ ਨੂੰ ਅਰਥ ਪ੍ਰਾਪਤੀ ਵਿੱਚ ਨਹਿਤ (ਕਾਰਣ) ਹੁੰਦਾ ਹੈ ਉਹ ਇੰਦਰੀਆਂ ਹਨ।

ਈਰੀਆ ਸਮਿਤਿ : ਦਿਨ ਵਿੱਚ ਠੀਕ ਤਰ੍ਹਾਂ ਦੇਖਦੇ ਹੋਏ ਵਿਵੇਕ ਪੂਰਵਕ ਚਲਣਾ ਈਰੀਆ ਸਮਿਤਿ ਹੈ।

ਉਤਰਾਧਿਐਨ : ਸਿਲਸਿਲੇ ਪੱਖੋਂ ਆਚਾਰੰਗ ਤੋਂ ਉਤਰ (ਬਾਅਦ) ਪੜ੍ਹਿਆ ਜਾਣ ਵਾਲਾ ਆਗਾਮ (ਸ਼ਾਸਤਰ)

ਉਤਸਵਪਰਨੀ : ਜਿਸ ਕਾਲ ਵਿੱਚ ਜੀਵਾਂ ਦੀ ਉਮਰ ਸ਼ਰੀਰ ਦੀ ਉਚਾਈ ਅਤੇ ਸ਼ਕਲ ਆਦਿ ਵਿੱਚ ਲਗਾਤਾਰ ਵਾਧਾ ਹੋਵੇ ਉਸ ਨੂੰ ਉਤਸਵਪਰਨੀ ਕਾਲ ਆਖਦੇ ਹਨ।

ਉਪਯੋਗ : ਬਾਹਰਲੇ ਅਤੇ ਅੰਦਰਲੇ ਕਾਰਣ ਬਸ, ਜੋ ਚੇਤਨਤਾ, ਤੇ ਚਲ ਕੇ ਜੋ ਪਰਿਣਾਮ ਪੈਂਦਾ ਹੁੰਦਾ ਹੈ ਉਹ ਉਪਯੋਗ ਹੈ।

ਉਪਾਸਾ : ਆਤਮਾ ਦੇ ਕਾਰਣ ਕਰਮ ਫਲ ਦੇਣ ਦੀ

ਸ਼ਕਤੀ ਦੇ ਪ੍ਰਗਟ ਨਾ ਹੋਣ ਨੂੰ ਉਪਸ਼ਮ
ਆਖਦੇ ਹਨ।

ਊਪਾਸਕਦਸ਼ਾ : ਜਿਸ ਅੰਗ ਵਿੱਚ ਸਮਣੋਂ ਊਪਾਸ਼ਕ (ਸ਼ਾਵਕ) ਦੇ ਅਣੂਵਰਤ, ਗੁਣਵਰਤ, ਪੇਸ਼ਾਪ, ਵਰਤ ਦੀ ਵਿਧੀ ਤੇ ਪ੍ਰਤਿਮਾਵਾਦੀ ਦੀ ਚਰਚਾ ਹੈ।

ਊਰਧਵ ਲੋਕ : ਮੱਧ ਲੋਕ ਦੇ ਊਪਰ ਜੋ ਖੜੇ ਹੋਏ ਮਰਿਦੰਗ ਦੀ ਤਰ੍ਹਾਂ ਦੀ ਲੋਕ ਹੈ ਉਹ ਊਰਧਵਲੋਕ ਹੈ।

ਰਿਜੂ ਬੁਤਰ : ਤਿੰਨੋਂ ਕਾਲ ਦੇ ਵਿਸ਼ਿਆ ਨੂੰ ਛੱਡ ਕੇ, ਜੋ ਕੇਵਲ ਵਰਤਮਾਨ ਕਾਲ ਭਾਵ ਦੇ ਵਿਸ਼ੇ ਨੂੰ ਗ੍ਰਹਿਣ ਕਰਦਾ ਹੈ ਉਹ ਰਿਜੂ ਸਤਰਨਯ ਹੈ।

ਏਕ ਇੰਦਰੀਆਂ : ਉਹ ਜੀਵ ਜਿਨ੍ਹਾਂ ਨੂੰ ਇਕ ਇੰਦਰੀ ਜਾਤੀ ਨਾਮ ਕਰਮ ਦਾ ਉਦਯ (ਪ੍ਰਗਟ) ਹੁੰਦਾ ਹੈ ਅਤੇ ਜਿਨ੍ਹਾਂ ਵਿੱਚ ਸਪਰਸ਼ ਇੰਦਰੀ ਹੀ ਪਾਈ ਜਾਂਦੀ ਹੈ।

ਐਵਮਭੂਤਨਯ : ਜੋ ਦਰਵ ਜਿਸ ਪ੍ਰਕਾਰ ਦੀ ਕ੍ਰਿਆ ਵਿੱਚ ਬਦਲਦਾ ਹੋਵੇ ਉਸ ਦਾ ਉਸੇ ਤਰ੍ਹਾਂ ਨਿਸ਼ਚੇ ਕਰਾਊਣ ਵਾਲੇ ਨਯ ਨੂੰ ਐਵਮਭੂਤਨਯ ਆਖਦੇ ਹਨ।

ਏਥਨਾਸ਼ਮਿਤੀ: ਕਰਨਾ, ਕਰਾਊਨਾ ਤੇ ਕਰਦੇ ਦੀ ਹਮਾਰਿਤ ਕਰਦੇ ਸਮੇਂ ਦੋਸ਼ਾਂ ਤੋਂ ਰਹਿਤ, ਦੂਸਰੇ ਦੇ ਰਾਹੀਂ ਦਿੱਤੇ ਗਈ ਪ੍ਰਾਸ਼ਕ (ਜੀਵ ਰਹਿਤ) ਅਤੇ ਸੁੱਧ ਬੋਜਨ ਨੂੰ ਗ੍ਰਹਿਣ ਕਰਨਾ ਸਮਿਤੀ ਹੈ।

ਕਰਮ : ਮਿਥਿਆਤਵ, ਅਵਿਰਤ, ਪ੍ਰਮਾਦ, ਕਸ਼ਾਏ ਤੇ ਯੋਗ ਦੇ ਨਮਿਤ ਹੋਈ ਜੀਵ ਦੀ ਹਰਕਤ

ਰਾਹੀਂ ਖਿੱਚ ਦਾ ਕਾਰਨ ਤੇ ਬੰਧਨ ਦੇ ਯੋਗ
 ਪੁਦਗਲ ਪਰਮਾਣੂ ਕਸ਼ਾਏ ਆਤਮ ਗੁਣਾ ਨੂੰ
 ਨਸ਼ਟ ਕਰੇ ਜਾਂ ਜਿਸ ਰਾਹੀਂ ਜਨਮ ਮਰਨ
 ਰੂਪ ਸੰਸਾਰ ਦੀ ਪਾਪਤੀ ਹੋਵੇ ਜਾਂ
 ਸਮਿੱਅਕਤਵ, ਦੇਸ਼ ਚਰਿੱਤਰ, ਸ਼ਕਲ
 ਚਰਿੱਤਰ ਨੂੰ ਨਾ ਹੋਣ ਦੇਵੇ ਉਹ ਕਸ਼ਾਏ ਹੈ
 ਕਸ਼ਾਏ ਮੋਹਨੀਆਂ ਕਰਮ ਦੇ ਪ੍ਰਗਟ ਹੋਣ ਤੇ
 ਸੰਸਾਰ ਵਾਧੇ ਦੇ ਕਾਰਨ ਰੂਪ ਮਾਨਸਿਕ,
 ਇਕਾਰ ਕਸ਼ਾਏ ਹੈ। ਦੂਸਰੇ ਸ਼ਬਦਾਂ ਵਿੱਚ
 ਸਮਭਾਵ ਦੇ ਮਰਿਆਦਾ ਨੂੰ ਤੇਜ਼ਨਾ
 ਚਰਿੱਤਰ ਮੋਹਨੀਆ ਦੇ ਉਦੇ (ਪ੍ਰਗਟ) ਹੋਣ
 ਤੋਂ ਖਿਆ, ਵਿਨੈ, ਸੰਤੋਖ ਆਦਿ ਆਤਮਿਕ
 ਗੁਣਾਂ ਨੂੰ ਪ੍ਰਗਟ ਨਾ ਹੋਣ ਦੇ ਨਾ ਕਸ਼ਾਏ ਹੈ।

ਕਾਈਆ ਗੁਪਤੀ : ਸੌਣ, ਆਸਨ, ਆਦਾਨ-ਨਿਕਸ਼ੇਪ, ਸਥਾਨ
 ਤੋਂ ਚਲਨ ਆਦਿ ਕ੍ਰਿਆਵਾਂ ਦੇ ਕਰਦੇ ਸਮੇਂ
 ਸਰੀਰ ਦੀ ਹਰਕਤ ਕਾਬੂ ਰੱਖਣਾ,
 ਸਾਵਧਾਨੀ ਨਾਲ ਉਨ੍ਹਾਂ ਕੰਮਾਂ ਨੂੰ ਕਰਨਾ
 ਕਾਇਆ ਗੁਪਤੀ ਹੈ।

ਕਾਰਮਣ : ਜੋ ਸਭ ਸਰੀਰਾਂ ਦੀ ਉਤਪਤੀ ਦਾ ਬੀਜ
 ਸਰੀਰ ਹੈ ਉਸ ਦਾ ਕਾਰਣ ਕਾਰਮਣ ਸਰੀਰ ਹੈ।

ਕਾਲ : ਜੋ ਪੰਜ ਰੰਗ, ਪੰਜ ਰਸ, ਦੋ ਗਾਧੇ, 8
 ਸਪਰਸ਼ਾਂ ਤੋਂ ਰਹਿਤ, ਛੇ ਪ੍ਰਕਾਰ ਦੀ ਲਾਡ
 ਹਾਨੀ ਤੇ ਵਾਧਾ ਸਵਰੂਪ, ਅਗੁਰੂ-ਲਘੂ
 (ਭਾਰ ਰਹਿਤ ਤੋਂ ਛੋਟਾ) ਗੁਣਾਂ ਵਾਲਾ ਹੋ ਕੇ
 ਖੁਦ ਵੀਤਦਾ ਅਤੇ ਖੁਦ ਹੋਰ ਪਰਿਣਮਤ